

ਤੂਪਸਾਦਿ ਸੂਯੇ

੧੭ ਸਤਿਗੁਰ ਪ੍ਰਸਾਦਿ ॥
 ਪਾਤਿਸਾਹੀ ੧੦ ॥
 ਤੂਪਸਾਦਿ ਸੂਯੇ ॥

ਸ੍ਰਾਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ ॥ ਸੂਰ
 ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ॥ ਸਾਰੇ ਹੀ ਦੇਸ ਕੋ ਦੇਖਿ
 ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ॥ ਸ੍ਰੀ ਭਗਵਾਨ ਕੀ ਭਾਈ ਕ੍ਰਿਪਾ

ਹੁ ਤੇ ਏਕ ਰਤੀ ਬਿਨੁ ਏਕ ਰਤੀ ਕੇ ॥ ੧ ॥ ੨੧ ॥ ਮਾਤੇ ਮਤੰਗ ਜਰੇ ਜਰ ਸੰਗ
 ਅਨੂਪ ਉਤੰਗ ਸੁਰੰਗ ਸਵਾਰੇ ॥ ਕੋਟ ਤੁਰੰਗ ਕੁਰੰਗ ਸੇ ਕੁਦਤ ਪਉਨ ਕੇ ਗਉਨ
 ਕਉ ਜਾਤ ਨਿਵਾਰੇ ॥ ਭਾਗੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ
 ਜਾਤ ਬਿਚਾਰੇ ॥ ਏਤੇ ਭਈ ਤੋ ਕਹਾ ਭਈ ਭੂਪਤਿ ਅੰਤ ਕੌ ਨਾਂਗੇ ਹੀ ਪਾਇ
 ਪਧਾਰੇ ॥ ੨ ॥ ੨੨ ॥ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ
 ਨਗਾਰੇ ॥ ਗੁੰਜਤ ਗੁੜ ਗਜਾਨ ਕੇ ਸੰਦਰ ਹਿੰਸਤ ਹੀ ਹਯਰਾਜ ਹਜਾਰੇ ॥ ਭੂਤ
 ਭਵਿੱਖ ਭਵਾਨ ਕੇ ਭੂਪਤਿ ਕਉਨੁ ਗਨੈ ਨਹੀ ਜਾਤਿ ਬਿਚਾਰੇ ॥ ਸ੍ਰੀ ਪਤਿ ਸ੍ਰੀ
 ਭਗਵਾਨ ਭਜੇ ਬਿਨੁ ਅੰਤ ਕਉ ਅੰਤਕੇ ਧਾਮ ਸਿਧਾਰੇ ॥ ੩ ॥ ੨੩ ॥ ਤੀਰਥ
 ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥ ਬੇਦ ਪੁਰਾਨ ਕਤੇਬ
 ਕੁਰਾਨ ਜਿਮੀਨ ਜਮਾਨ ਸਬਾਨ ਕੇ ਪੇਖੈ ॥ ਪਉਨ ਅਹਾਰ ਜਤੀ ਜਤ ਧਾਰ ਸਭੈ

ਸੁ ਬਿਚਾਰ ਹਜਾਰਕ ਦੇਖੈ ॥ ਸ੍ਰੀ ਭਗਵਾਨ ਭਜੇ ਬਿਨੁ **ਭੂਪਤਿ** ਏਕ ਰਤੀ ਬਿਨੁ
 ਏਕ ਨ ਲੇਖੈ ॥ ੪ ॥ ੨੪ ॥ ਸੁੱਧ ਸਿਪਾਹ ਦੁਰੰਤ **ਦੁਬਾਹ** ਸੁ ਸਾਜਿ ਸਨਾਹ
 ਦੁਰਜਾਨ ਦਲੈਂਗੇ ॥ ਭਾਗੀ ਗੁਮਾਨ ਭਰੇ ਮਨ **ਮੈ** ਕਰ ਪਰਬਤ ਪੰਖ **ਹਲੇ** ਨ
 ਹਲੈਂਗੇ ॥ ਤੋਰਿ ਅਗੀਨ ਮਰੋਰਿ **ਮਵਾਸਨ** ਮਾਤੇ ਮਤੰਗਨ ਮਾਨ ਮਲੈਂਗੇ ॥ ਸ੍ਰੀ
 ਪਤਿ ਸ੍ਰੀ ਭਗਵਾਨ ਕ੍ਰਿਪਾ **ਬਿਨੁ** ਤਿਆਗ ਜਹਾਨੁ ਨਿਦਾਨ ਚਲੈਂਗੇ ॥ ੫ ॥
 ੨੫ ॥ ਬੀਰ ਅਪਾਰ ਬਡੇ **ਬਰਿਆਰ** ਅਬਿਚਾਰਹਿ ਸਾਰ ਕੀ ਧਾਰ ਭਛੱਯਾ ॥
 ਤੋਰਤ ਦੇਸ ਮਲਿੰਦ **ਮਵਾਸਨ** ਮਾਤੇ ਗਜਾਨ ਕੇ ਮਾਨ ਮਲੱਯਾ ॥ ਗਾੜੇ ਗੜਾਨ
 ਕੇ **ਤੋੜਨਹਾਰ** ਸੁ ਬਾਤਨ ਹੀ ਚਕ ਚਾਰ ਲਵੱਯਾ ॥ ਸਾਹਿਬ ਸ੍ਰੀ ਸਭ ਕੋ
ਸਿਰਨਾਇਕ ਜਾਚਿਕ ਅਨੇਕ ਸੁ ਏਕ ਦਿਵੱਯਾ ॥ ੬ ॥ ੨੬ ॥ ਦਾਨਵ ਦੇਵ
 ਫ਼ਨਿੰਦ **ਨਿਸਾਚਰ** ਭੂਤ ਭਵਿੱਖ ਭਵਾਨ ਜਪੈਂਗੇ ॥ ਜੀਵ ਜਿਤੇ ਜਲ ਮੈ ਥਲ **ਮੈ**

ਪਲ ਹੀ ਪਲ ਮੈ ਸਭ ਥਾਪ ਥਪੈਂਗੇ ॥ ਪੁੰਨ ਪ੍ਰਤਾਪਨ ਬਾਢ ਜੈਤ **ਧੁਨ** ਪਾਪਨ ਕੇ
 ਬਹੁ ਪੁੰਜ ਖਪੈਂਗੇ ॥ ਸਾਧ ਸਮੂਹ ਪ੍ਰਸੰਨ ਫਿਰੈ **ਜਗ** ਸੱਤ੍ਰ ਸਭੈ ਅਵਲੋਕ ਚਪੈਂਗੇ ॥
 ੭ ॥ ੨੭ ॥ ਮਾਨਵ ਇੰਦ੍ਰ ਗਜਿੰਦ੍ਰ **ਨਰਾਧਪ** ਜੈਨ ਤਿ੍ਲੋਕ ਕੋ ਰਾਜ ਕਰੈਂਗੇ ॥
 ਕੋਟਿ ਇਸਨਾਨ ਗਜਾਦਿਕ **ਦਾਨ** ਅਨੇਕ ਸੁਅੰਬਰ ਸਾਜ ਬਰੈਂਗੇ ॥ ਬ੍ਰਹਮ
 ਮਹੇਸਰ ਬਿਸਨ **ਸਰੀਪਤਿ** ਅੰਤ ਫਸੇ ਜਮ ਫਾਸ ਪਰੈਂਗੇ ॥ ਜੇ ਨਰ ਸ੍ਰੀ ਪਤਿ ਕੇ
 ਪ੍ਰਸ ਹੈਂ **ਪਗ** ਤੇ ਨਰ ਫੇਰ ਨ ਦੇਹ ਧਰੈਂਗੇ ॥ ੯ ॥ ੨੯ ॥ ਕਹਾ ਭਯੋ ਜੋ ਦੋਊ ਲੋਚਨ
 ਮੂੰਦ **ਕੈ** ਬੈਠਿ ਰਹਿਓ ਬਕ ਧਿਆਨ ਲਗਾਇਓ ॥ ਨ੍ਹਾਤ ਫਿਰਿਓ ਲੀਏ ਸਾਤ
ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ ॥ ਬਾਸੁ ਕੀਓ ਬਿਖਿਆਨ ਸੋ ਬੈਠ **ਕੈ**
 ਐਸੇ ਹੀ ਐਸੇ ਸੁ ਬੈਸ ਬਿਤਾਇਓ ॥ ਸਾਚੁ ਕਹੌ ਸੁਨ ਲੇਹੁ **ਸਭੈ** ਜਿਨ ਪ੍ਰੇਮੁ ਕੀਓ
 ਤਿਨ ਹੀ ਪ੍ਰਭੂ ਪਾਇਓ ॥ ੯ ॥ ੨੯ ॥ ਕਾਹੂ ਲੈ ਪਾਹਨ ਪੂਜ ਧਰਯੋ **ਸਿਰ** ਕਾਹੂ ਲੈ

ਲਿੰਗੁ ਗਰੇ ਲਟਕਾਇਓ॥ ਕਾਹੂ ਲਖਿਓ ਹਰਿ ਅਵਾਚੀ ਦਿਸਾ **ਮਹਿ** ਕਾਹੂ
 ਪਛਾਹ ਕੋ ਸੀਸ ਨਿਵਾਇਓ॥ ਕੋਊ ਬੁਤਾਨ ਕੋ ਪੂਜਤ ਹੈ **ਪਸੁ** ਕੋਊ ਮ੍ਰਿਤਾਨ ਕੋ
 ਪੂਜਨ ਧਾਇਓ॥ ਕੂਰ ਕਿਆ ਉਰਝਿਓ ਸਭ ਹੀ **ਜਗ** ਸ੍ਰੀ ਭਗਵਾਨ ਕੋ ਭੇਦੁ ਨ
 ਪਾਇਓ॥ ੧੦॥ ੩੦॥

(ਦਸਮ ੧੩-੧੫)